

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦੀ ਰੀਜਨਲ ਕਾਉਂਸਲਰ ਰੋਏਨਾ ਸੈਨਟੋਸ ਨੂੰ ਐਫ.ਸੀ.ਐਮ. ਬੋਰਡ ਵਿੱਚ ਦੁਬਾਰਾ ਚੁਣਿਆ ਗਿਆ

ਬ੍ਰੈਂਪਟਨ, ਓਨਟੈਰੀਓ (4 ਜੂਨ, 2021) – ਅੱਜ ਆਪਣੀ ਸਾਲਾਨਾ ਜਨਰਲ ਮੀਟਿੰਗ (Annual General Meeting) ਵਿੱਚ, ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ (ਐਫ.ਸੀ.ਐਮ.) (Federation of Canadian Municipalities) (FCM) ਨੇ ਐਲਾਨ ਕੀਤਾ ਕਿ ਬ੍ਰੈਂਪਟਨ ਰੀਜਨਲ ਕਾਉਂਸਲਰ ਰੋਏਨਾ ਸੈਨਟੋਸ (Rowena Santos) ਨੂੰ, 2021-2022 ਤੋਂ ਇੱਕ ਸਾਲ ਦੀ ਟਰਮ ਲਈ, ਇਸਦੇ ਬੋਰਡ ਆਫ ਡਾਇਰੈਕਟਰਸ ਲਈ ਦੁਬਾਰਾ ਚੁਣਿਆ ਗਿਆ ਹੈ।

ਐਫ.ਸੀ.ਐਮ., 1901 ਤੋਂ ਕੈਨੇਡਾ ਦੀ ਮਿਊਨਿਸਿਪਲ ਸਰਕਾਰ ਦੀ ਰਾਸ਼ਟਰੀ ਅਵਾਜ਼ ਰਹੀ ਹੈ। ਇਸਦੇ ਮੈਂਬਰਾਂ ਵਿੱਚ ਪੂਰੇ ਦੇਸ਼ ਦੀਆਂ 2,000 ਤੋਂ ਵੱਧ ਮਿਊਨਿਸਿਪਲਟੀਜ਼ ਸ਼ਾਮਲ ਹਨ, ਜੋ ਸਾਰੇ ਕੈਨੇਡਾ ਵਾਸੀਆਂ ਦੀ 90 ਪ੍ਰਤੀਸ਼ਤ ਅਬਾਦੀ ਦੀ ਨੁਮਾਇੰਦਗੀ ਕਰਦੀਆਂ ਹਨ। ਇਸ ਸਾਲ ਕਾਨਫਰੰਸ, 31 ਮਈ ਤੋਂ 4 ਜੂਨ ਤੱਕ ਵਰਚੁਅਲ (ਆਭਾਸੀ) ਤੌਰ ਤੇ ਹੋਈ ਸੀ, ਜਿਸ ਵਿੱਚ ਸਿਟੀ ਆਫ ਬ੍ਰੈਂਪਟਨ ਨੂੰ ਮੁੱਖ ਮੁੱਦਿਆਂ ਤੇ ਐਫ.ਸੀ.ਐਮ. (FCM) ਦੀ ਨੀਤੀ ਤੈਅ ਕਰਨ ਅਤੇ ਹੇਠਾਂ ਲਿਖੇ ਕੰਮਾਂ ਲਈ ਫੈਡਰਲ ਸਰਕਾਰ (Federal Government) ਤੋਂ ਸਹਿਯੋਗ ਅਤੇ ਫੰਡਿੰਗ ਦੀ ਹਿਮਾਇਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਸੀ:

- ਟ੍ਰਾਂਜ਼ਿਟ ਓਪਰੇਸ਼ਨਾਂ ਲਈ ਫੰਡਿੰਗ ਸਮੇਤ, ਸੇਫ ਰੀਸਟਾਰਟ ਐਗਰੀਮੈਂਟ (Safe Restart Agreement) ਲਈ ਸਕਸੈਸਰ ਐਗਰੀਮੈਂਟ ਤੇ ਕੰਮ ਕਰਨਾ;
- ਇੰਟਰ-ਰੀਜਨਲ, ਉੱਚ-ਆਰਡਰ ਟ੍ਰਾਂਜ਼ਿਟ ਨੈੱਟਵਰਕ ਲਈ ਵਚਨਬੱਧਤਾ;
- ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਇੰਫਰਾਸਟ੍ਰਕਚਰ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਸਥਿਰ ਫੰਡਿੰਗ;
- ਜਲਵਾਯੂ ਸਬੰਧੀ ਤਬਦੀਲੀ ਗ੍ਰਹਿਣ ਕਰਨ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਨਿਵੇਸ਼ ਅਤੇ ਨੀਤੀ ਵਿੱਚ ਤਬਦੀਲੀਆਂ; ਅਤੇ,
- ਆਰਥਿਕ ਵਿਕਾਸ ਅਤੇ ਬਹਾਲੀ ਵਿੱਚ ਨਿਵੇਸ਼, ਜਿਵੇਂ ਰੋਜਰਸ ਸਾਇਬਰਸੈਕਿਊਰ ਕੈਟਾਲਿਸਟ (Rogers Cybersecure Catalyst) ਵਿੱਚ ਨਿਵੇਸ਼।

ਸਿਟੀ ਦੀ ਹਿਮਾਇਤ ਬਾਰੇ ਹੋਰ ਜਾਣਕਾਰੀ, [ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ \(City of Brampton's website\)](#) ਤੇ ਉਪਲਬਧ ਹੈ।

ਐਫ.ਸੀ.ਐਮ. ਬੋਰਡ ਆਫ ਡਾਇਰੈਕਟਰਸ ਲਈ ਚੋਣਾਂ, 31 ਮਈ ਤੋਂ 4 ਜੂਨ ਤੱਕ ਵਰਚੁਅਲ ਤੌਰ ਤੇ ਹੋਈਆਂ ਸਨ ਅਤੇ ਅੱਜ, ਐਫ.ਸੀ.ਐਮ. ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਇਸਦੀ ਪੁਸ਼ਟੀ ਕੀਤੀ ਗਈ।

ਹਵਾਲੇ

“ਪੂਰੇ ਦੇਸ਼ ਦੇ ਮਿਊਨਿਸਿਪਲ ਲੀਡਰਾਂ ਦੀ ਟੀਮ ਦੇ ਨਾਲ, ਦੂਜੀ ਟਰਮ ਲਈ ਐਫ.ਸੀ.ਐਮ. ਬੋਰਡ ਆਫ ਡਾਇਰੈਕਟਰਸ ਵਜੋਂ ਕੰਮ ਕਰਨਾ ਸਨਮਾਨ ਦੀ ਗੱਲ ਹੈ। ਐਫ.ਸੀ.ਐਮ. ਵਿਖੇ ਅਸੀਂ, ਸਾਡੀਆਂ ਸਾਰੀਆਂ ਭਾਈਵਾਲੀਆਂ ਨੂੰ ਮਜ਼ਬੂਤ ਬਣਾਉਣ ਤੇ ਪੂਰਾ ਧਿਆਨ ਕੇਂਦਰਿਤ ਕਰਦੇ ਹਾਂ। ਮੈਂ ਸਾਡੀ ਆਰਥਿਕ ਬਹਾਲੀ ਅਤੇ ਜਲਵਾਯੂ ਸਬੰਧੀ ਤਬਦੀਲੀ ਦੇ ਟੀਚਿਆਂ ਸਮੇਤ, ਬ੍ਰੈਂਪਟਨ ਦੇ ਨਿਵਾਸੀਆਂ ਲਈ ਮੁੱਖ ਮੁੱਦਿਆਂ ਦੀ ਹਿਮਾਇਤ ਕਰਨਾ ਜਾਰੀ ਰੱਖਾਂਗੀ। ਕਿਉਂਕਿ ਦੇਸ਼ ਦਾ ਪ੍ਰਮੁੱਖ ਹਿਮਾਇਤੀ ਸਮੂਹ ਮਿਊਨਿਸਿਪਲਟੀਜ਼ ਦੀ ਨੁਮਾਇੰਦਗੀ ਕਰ ਰਿਹਾ ਹੈ, ਐਫ.ਸੀ.ਐਮ., ਕੋਵਿਡ-19 ਮਹਾਂਮਾਰੀ ਦੇ ਕਾਰਨ ਆਰਥਿਕ ਸੰਕਟ ਦਾ ਸਾਮਣਾ ਕਰਦੀਆਂ ਮਿਊਨਿਸਿਪਲਟੀਜ਼ ਲਈ ਫੈਡਰਲ ਫੰਡਿੰਗ ਪ੍ਰਾਪਤ ਕਰਨ ਵਿੱਚ ਸਫਲ ਰਹੀ ਹੈ ਅਤੇ ਇਸਨੇ ਮੇਲ ਖਾਂਦੇ ਪ੍ਰੋਵਿੰਸੀਅਲ ਫੰਡਾਂ ਨੂੰ ਸੁਰੱਖਿਅਤ ਰੱਖਣ ਲਈ, ਐਸੋਸੀਏਸ਼ਨ ਆਫ ਮਿਊਨਿਸਿਪਲਟੀਜ਼ ਆਫ ਓਨਟੈਰੀਓ (ਓ.ਐਮ.ਓ.) ਅਤੇ ਓਨਟੈਰੀਓ ਦੇ ਬਿਗ ਸਿਟੀ ਮੇਅਰਸ (ਓ.ਬੀ.ਸੀ.ਐਮ.) ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਇਕੱਠੇ ਮਿਲ ਕੇ, ਅਸੀਂ ਸਾਡੀਆਂ ਲੋਕਲ ਕਮਿਊਨਿਟੀਜ਼ ਦੀ ਸ਼ਾਨਦਾਰ ਸਥਿਰਤਾ ਦਾ ਜਸ਼ਨ ਮਨਾਉਂਦੇ ਹਾਂ। ਅਸੀਂ ਇਹ ਪੜਚੋਲ ਕਰਨਾ ਜਾਰੀ ਰੱਖਾਂਗੇ ਕਿ ਮਹਾਂਮਾਰੀ ਵਿੱਚ ਅੱਗੇ ਵਧਣ ਅਤੇ ਬਿਹਤਰ ਭਵਿੱਖ ਬਣਾਉਣ ਲਈ, ਸਾਡੇ ਸਹਿਰਾਂ ਅਤੇ ਨਿਵਾਸੀਆਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ।”

- ਰੋਏਨਾ ਸੈਨਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਸਿਟੀ ਕਾਉਂਸਿਲ ਦੇ ਵੱਲੋਂ, ਮੈਨੂੰ ਮਾਣ ਹੈ ਕਿ ਕਾਉਂਸਲਰ ਸੈਨਟੋਸ ਨੂੰ ਇਸ ਪਦਵੀ ਤੇ ਸਾਡੇ ਸ਼ਹਿਰ ਲਈ ਕੰਮ ਕਰਨ, ਬ੍ਰੈਂਪਟਨ ਨੂੰ ਪਬਲਿਕ ਟ੍ਰਾਂਜ਼ਿਟ, ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਨੈੱਟਵਰਕ, ਕੋਵਿਡ-19 ਮਹਾਂਮਾਰੀ ਤੋਂ ਬਹਾਲੀ ਵਿੱਚ ਸਹਾਇਤਾ ਲਈ ਫੰਡਿੰਗ ਦਾ ਉਚਿਤ ਹਿੱਸਾ ਮਿਲਣ ਨੂੰ ਯਕੀਨੀ ਬਣਾਉਣ ਲਈ; ਸਾਡੀ ਕਾਉਂਸਿਲ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਅੱਗੇ ਵਧਾਉਣ ਅਤੇ ਬ੍ਰੈਂਪਟਨ ਦੇ ਨਿਵਾਸੀਆਂ ਲਈ ਹੋਰ ਮਹੱਤਵਪੂਰਣ ਮੁੱਦਿਆਂ ਲਈ ਕੰਮ ਕਰਨ ਵਾਸਤੇ ਚੁਣਿਆ ਗਿਆ ਹੈ। ਮੈਨੂੰ ਯਕੀਨ ਹੈ ਕਿ ਰੇਏਨਾ ਦਾ ਸੰਚਾਲਨ ਅਤੇ ਵਚਨਬੱਧਤਾ ਇਹ ਯਕੀਨੀ ਬਣਾਵੇਗੀ ਕਿ ਸਿਟੀ ਆਫ ਬ੍ਰੈਂਪਟਨ ਵਿੱਚ ਅਤੇ ਪੀਲ ਰੀਜਨ ਵਿੱਚ ਸਾਡੇ ਨਿਵਾਸੀਆਂ ਦੀ ਅਵਾਜ਼ ਸੁਣੀ ਜਾਂਦੀ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਤੀਜੇ ਪ੍ਰਦਾਨ ਕੀਤੇ ਜਾਂਦੇ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca